

ਸ਼੍ਰਿਗੁਰ ਦੀ ਬਖਬਾਦੀ ਤੋਂ ਖਿਲਾਂ ਦਾ ਹਾਲ (24:4-14)

ਮਸੀਹ ਨੇ ਆਪਣੇ ਸੰਦੇਸ਼ ਦੀ ਸ਼ੁਰੂਆਤ ਕਈ 'ਦੇ ਨਿਸ਼ਾਨਾਂ' ਨਾਲ ਕੀਤੀ। ਯਹੂਦੀਆਂ ਲਈ ਯਰੂਸਾਲਮ ਦੀ ਬਰਬਾਦੀ ਅਜਿਹੀ ਸਦਮਾਂ ਪਹੁੰਚਾਉਣ ਵਾਲੀ ਘਟਨਾ ਹੋਣੀ ਸੀ ਕਿ ਜਿਸੂ ਦੀ ਨਿਰੁਵਤ ਦੇ ਪੂਰਾ ਹੋਣ ਦੀ ਰਾਹ ਵੇਖਣ ਵਾਲਿਆਂ ਨੂੰ ਲੱਗ ਸਕਦਾ ਸੀ ਕਿ ਕੁਝ ਵੀ ਜਾਂ ਹਰ ਗੱਲ ਹੋਣ ਵਾਲੀ ਗੱਲ ਦਾ ਨਿਸ਼ਾਨ ਹੀ ਹੈ। ਮਸੀਹ ਨਹੀਂ ਚਾਹੁੰਦਾ ਸੀ ਕਿ ਉਸਦੇ ਚੇਲੇ ਭਰਮਾਏ ਜਾਣ, ਜਿਸ ਕਰਕੇ ਉਸ ਨੇ ਭਰਮਾਏ ਜਾਣ ਵਾਲੇ ਸੰਭਵ ਨਿਸ਼ਾਨਾਂ ਬਾਰੇ ਪਹਿਲਾਂ ਤੋਂ ਚੈਕਸ ਕਰ ਦਿੱਤਾ।

"ਭਰਮਾਏ ਨਾ ਜਾਓ" (24:4-8)

‘ਜਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੈਕਸ ਰਹੇ ਭਈ ਤੁਹਾਨੂੰ ਕੋਈ ਭੁਲਾਵੇ ਵਿਚ ਨਾ ਪਾਵੇ। ਅਕਿਉਂ ਜੋ ਮੇਰਾ ਨਾਮ ਧਾਰ ਕੇ ਬਥੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿਚ ਪਾ ਦੇਣਗੇ।’ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਬਖਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤੋਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।’ ਕੈਮ ਕੈਮ ਉੱਤੇ ਅਤੇ ਬਾਦਸ਼ਾਹੀ ਬਾਦਸ਼ਾਹੀ ਉੱਤੇ ਚੜ੍ਹਾਈ ਕਰੋਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।’ ਪਰ ਇਹ ਸਭ ਕੁਝ ਪੀੜ੍ਹਾਂ ਦਾ ਅਰੰਭ ਹੈ।

ਆਇਤਾਂ 4, 5. ਤੁਠੇ ਮਸੀਹ /ਜਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਮਸੀਹਾ ਦਾ ਵਿਖਾਵਾ ਕਰਨ ਵਾਲੇ ਬੁਠੇ ਮਸੀਹਾਂ ਤੋਂ ਭਰਮਾਏ ਨਾ ਜਾਣ (ਵੇਖੋ 24:23, 24)। ਬਥੇ ਲੋਕਾਂ ਨੇ ਭਾਵੇਂ ਇਨ੍ਹਾਂ ਪਾਖੰਡੀਆਂ ਮਗਰ ਲੱਗ ਜਾਣਾ ਸੀ ਪਰ ਪ੍ਰਭੂ ਦੇ ਚੇਲਿਆਂ ਨੂੰ ਅਜਿਹਾ ਨਾ ਕਰਨ ਲਈ ਆਖਿਆ ਗਿਆ। 16: 13-20 ਨਾਲ ਸਬੰਧਿਤ ਵਾਕਾਂ ਦੇ ਬਾਅਦ ਤੋਂ ਚੇਲਿਆਂ ਨੂੰ ਸਮਝ ਆ ਗਿਆ ਸੀ ਕਿ ਜਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਹੈ, ਪਰ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਪਰਖਿਆ ਜਾਣਾ ਸੀ। ਉਨ੍ਹਾਂ ਲਈ ਆਪਣੇ ਆਗੂ ਦੇ ਨੁਕਸਾਨ ਨਾਲ ਨਿਸ਼ਚਿਲ ਚੁਣੌਤੀ ਹੋਣਾ ਸੀ ਜਦੋਂ ਜਿਸੂ ਨੂੰ ਸਲੀਬ ਤੇ ਚੜ੍ਹਾਇਆ ਗਿਆ। ਜੀ ਉੱਠਣ ਨਾਲ ਉਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਮਿਲਣਾ ਸੀ ਜਿਹੜੀਆਂ ਉਨ੍ਹਾਂ ਅੱਗੇ ਆਉਣ ਵਾਲਿਆਂ ਸਨ।¹

ਪਹਿਲੀ ਸਦੀ ਦੇ ਦੌਰਾਨ ਬਥੇ ਬੁਠੇ ਮਸੀਹ ਅਤੇ ਹੋਰ ਬਾਗੀ ਆਗੂ ਉੱਠੇ ਜਿਹੜੇ ਆਮ ਤੌਰ ਤੇ ਆਪਣੇ ਆਲੇ ਦੁਆਲੇ ਫੌਜ ਜ਼ਮਾਂ ਕਰ ਲੈਂਦੇ ਸਨ। ਰੱਬਾਨ ਗਮਲੀਏਲ ਨੇ ਯੁਦਾਨ ਅਤੇ ਗਲੀਲੀ ਯਹੂਦਾ ਨਾਮਕ ਦੇ ਜ਼ਿਲ੍ਹਿਆਂ ਦੀ ਗੱਲ ਕੀਤੀ ਹੈ। ਅੜੀਰ ਵਿਚ ਇਨ੍ਹਾਂ ਨੂੰ ਮਾਰ ਸੌਂਟਿਆ ਗਿਆ ਅਤੇ ਇਨ੍ਹਾਂ ਦੇ ਚੇਲੇ ਖਿੰਡ ਗਏ (ਰਸੂਲਾਂ ਦੇ ਕੰਮ 5:36, 37)।² ਰਸੂਲਾਂ ਦੇ ਕੰਮ ਕਿਤਾਬ

ਵਿਚ ਇਕ ਮਿਸਰੀ ਦਾ ਨਾਂਅ ਹੈ ਜਿਹੜਾ ਚਾਰ ਹਜ਼ਾਰ ਅਤਵਾਈਆਂ ਨੂੰ ਉਜਾੜ ਵਿਚ ਲੈ ਗਿਆ (ਰਸੂਲਾਂ ਦੇ ਕੰਮ 21:38) ³ ਅਜਿਹੇ ਮਾਮਲਿਆਂ ਵਿਚ ਇਹ ਤੈਅ ਕਰਨਾ ਮੁਸ਼ਕਿਲ ਹੋ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਮਸੀਹ ਮੰਨਦੇ ਵੀ ਸਨ ਜਾਂ ਨਹੀਂ ਪਰ ਦੂਜੇ ਲੋਕ ਮੰਨਦੇ ਸਨ। ਡੋਨਲਡ ਏ. ਹੈਗਨਰ ਨੇ ਕਿਹਾ ਹੈ ਕਿ ਮਸੀਹਾ ਦਾ ਰੁਤਬਾ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਸੱਖ਼ਸ਼ ਦਾ ਪੱਕਾ ਸਬੂਤ ਬਾਰ ਕੇਖਬਾ ਦੇ ਤਕ ਨਹੀਂ ਮਿਲਦਾ (ਬੀਸਵੀ 135) ⁴

ਆਇਤਾਂ 6, 7. ਲੜਾਈਆਂ ਅਤੇ ਲੜਾਈਆਂ ਦੀਆਂ ਹਵਾਈਆਂ ਅਤੇ ਭੁਦਰਤੀ ਆਫਤਾ। ਯਿਸੂ ਨੇ ਆਪਣੇ ਲੋਕਾਂ ਨੂੰ ਇਹ ਆਖਦੇ ਹੋਏ ਚਿਤਾਵਨੀ ਦਿੱਤੀ, ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਭਾਸ਼ਾ ਵਿਚ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੇ ਲੜਾਈਆਂ ਵਿਚ ਆਪ ਭਾਗ ਨਹੀਂ ਲੈਣਾ ਸੀ, ਪਰ ਅਜਿਹੇ ਝਗੜੇ ਦੀਆਂ ਗੱਲਾਂ ਸੁਣਨਾ ਆਦਮੀ ਨੂੰ ਪਰੇਸ਼ਾਨੀ ਵਿਚ ਅਤੇ ਘਬਰਾਹਟ ਵਿਚ ਪਾ ਸਕਦਾ ਹੈ। ਇਸ ਕਰਕੇ ਪ੍ਰਭੂ ਨੇ ਆਖਿਆ, ‘‘ਖਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।’’ 70 ਬੀਸਵੀ ਵਿਚ ਯਰੂਸ਼ਲਮ ਦੀ ਬਰਬਾਦੀ ਤੋਂ ਪਹਿਲਾਂ ਕਈ ਲੜਾਈਆਂ ਹੋਈਆਂ। ਅਸਲ ਵਿਚ ਇਸ ਤੋਂ ਪਹਿਲਾਂ 69 ਬੀਸਵੀ ਨੂੰ ‘‘ਚਾਰ ਬਾਦਸ਼ਾਹਾਂ ਦਾ ਕਾਲ’’ ਆਖਿਆ ਜਾਂਦਾ ਹੈ। ਇਸ ਵਿਚ ਗ੍ਰਹਿ ਯੁੱਧ ਅਤੇ ਖੂਨ ਖਰਬਾ ਹੋਇਆ ਸੀ। ਨੀਰੇ ਦੀ ਮੌਤ ਦੇ ਬਾਅਦ ਗਰਬਾ, ਓਥੇ ਅਤੇ ਵਿਟੋਲਿਊਸ ਨਾਮਕ ਤਿੰਨ ਜਾਣਿਆਂ ਨੇ ਥੋੜੀ ਦੇਰ ਲਈ ਹੁਕਮਤ ਕੀਤੀ। ⁵ ਵਿਸਪੇਸੀਅਨ ਨੇ ਗੱਦੀ ਤੇ ਥੈਠਣ ਲਈ ਅਸਲ ਵਿਚ ਯਰੂਸ਼ਲਮ ਦੀ ਘੇਰਾ ਬੰਦੀ ਛੱਡ ਦਿੱਤੀ। ⁶ ਚੇਲਿਆਂ ਨੇ ਸਿਰਫ਼ ਖ਼ਬਰਾਂ ਸੁਣ ਕੇ ਹੀ ਨਿਚੋੜ ਨਹੀਂ ਕੌਂਡਿਆ ਕਿ ਅੰਤ (telos) ਆ ਗਿਆ ਹੈ (ਵੇਖੋ 24:3)।

ਯਿਸੂ ਨੇ ਅੱਗੇ ਆਖਿਆ, ‘‘ਕੌਮ ਕੌਮ ਉੱਤੇ ਅਤੇ ਬਾਦਸ਼ਾਹੀ ਬਾਦਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।’’ 70 ਬੀਸਵੀ ਵਿਚ ਯਰੂਸ਼ਲਮ ਦੀ ਬਰਬਾਦੀ ਦੀ ਨਬੂਵਤ ਤੋਂ ਪਹਿਲਾਂ ਯਰੂਸ਼ਲਮ ਅਸ਼ਾਂਤੀ ਤੋਂ ਪਰੇਸ਼ਾਨ ਸੀ। ਜਿਸ ਕਰਕੇ ਯਿਸੂ ਦੇ ਮਨ ਵਿਚ ਯਹੂਦੀਆਂ ਨੂੰ ਪਰਭਾਵਿਤ ਕਰਨ ਵਾਲੀਆਂ ਲੜਾਈਆਂ ਹੋ ਸਕਦੀਆਂ ਹਨ।

ਰੈਬਰਟ ਏ. ਗੁਲਕ ਨੇ ਰੋਮ ਅਤੇ ਯਹੂਦੀਆਂ ਵਿਚਕਾਰ ਜੰਗ ਦਾ ਕਾਰਣ ਬਣਨ ਵਾਲੀਆਂ ਕੁਝ ਖਾਸ ਘਟਨਾਵਾਂ ਨੂੰ ਉਜਾਗਰ ਕੀਤਾ ਹੈ। ⁷ ਰੋਮੀ ਹਾਕਮ ਪਲੋਰਸ (64–66 ਬੀਸਵੀ) ਦੀਆਂ ਜ਼ਿਆਦਤਿਆਂ ਨੇ ਲੜਾਈ ਦਾ ਮੰਚ ਤਿਆਰ ਕੀਤਾ (66–74 ਬੀਸਵੀ)। ⁸ ਉਸ ਨੇ ਯਹੂਦੀਆਂ ਦੇ ਖ਼ਿਲਾਫ਼ ਹੱਕਾਂ ਵਿਚ ਯੂਨਾਨੀਆਂ ਦਾ ਸਾਥ ਦਿੱਤਾ। ਉਸ ਨੇ ਸਰਕਾਰੀ ਖਰਚਿਆਂ ਨੂੰ ਘੱਟ ਕਰਨ ਲਈ ਹੈਕਲ ਦੇ ਪਵਿੱਤਰ ਮਜ਼ਾਨੇ ਵਿੱਚੋਂ ਪੈਸਾ ਵੀ ਲਿਆ ਅਤੇ ਫਿਰ ਵਿਰੋਧ ਕਰਨ ਵਾਲਿਆਂ ਨੂੰ ਫੜ ਕੇ ਸਲੀਬੀ ਟੰਗ ਦਿੱਤਾ। ⁹ ਪਲੋਰਸ ਸਿਪਾਹੀਆਂ ਦੇ ਦਸਤੇ ਯਰੂਸ਼ਲਮ ਭੇਜੇ ਤਾਂ ਯਹੂਦੀਆਂ ਨੇ ਉਨ੍ਹਾਂ ਨੂੰ ਅਟੋਨੀਆਂ ਦੇ ਕਿਲੇ ਤੱਕ ਜਾਣ ਤੋਂ ਰੋਕਿਆਂ। ਇਸ ਲੜਾਈ ਨਾਲ ਕਈ ਲੋਕ ਮਾਰੇ ਗਏ। ¹⁰

ਰੋਮੀ ਬਾਦਸ਼ਾਹ ਸਣੇ ਗੈਰ ਕੌਮਾਂ ਲਈ ਕੁਰਬਾਨੀਆਂ ਦੇਣਾ ਬੰਦ ਕਰਕੇ ਯਹੂਦੀਆਂ ਨੇ ਬਦਲਾ ਲੈ ਲਿਆ। ¹¹ ਇਸ ਕੰਮ ਨੂੰ ਬਗਾਵਤ ਮੰਨਿਆ ਗਿਆ। ਯਹੂਦੀ ਬਾਗੀਆਂ ਨੇ ਮੇਰਚਿਆਂ ਤੇ ਰੋਮੀਆਂ ਉੱਤੇ ਹਮਲਾ ਕੀਤਾ ਜਿਸ ਨਾਲ ਮਸਦਾ, ਮੁਕੋਰਸ ਸਣੇ ਸੈਨਿਕ ਮਹੱਤਵ ਦੇ ਕਿਲਿਆਂ ਤੇ ਕਬਜ਼ਾ ਕਰ ਲਿਆ ਗਿਆ। ¹² ਕੈਸਰੀਆ, ਦਿਕਾਪੁਲਿਸ ਅਤੇ ਸਿਰੀਆਈ ਨਗਰਾਂ ਵਿਚ ਵੀ ਹਿੰਸਾ ਭੜਕ ਉੱਠੀ ਸੀ। ¹³

ਯਹੂਦੀਆਂ ਵਿਚਕਾਰ ਇਸ ਉਬਲ ਪੁਥਲ ਦੇ ਸਾਕਿਆਂ ਨੂੰ ਬੜਾ ਵਿਰੋਧ ਮੰਨ ਲਿਆ ਗਿਆ। ਗੁਲਕ ਨੇ ਲਿਖਿਆ ਹੈ, ‘‘ਇਕ ਪਾਸੇ ਚਰਮਪੰਥੀ ਅਤੇ ਨਰਮਪੰਥੀ ਭਾਵ ਲੜਾਕੁ ਪੱਖ ਅਤੇ ਸ਼ਾਂਤੀ ਪਸੰਦ ਪੱਖ ਵਿਚਕਾਰ ਸਿਆਸੀ ਤਾਕਤਾਂ ਬਣਾਈਆਂ ਗਈਆਂ ਸਨ।’’ ਦੂਜੇ ਪਾਸੇ ਚਰਮਪੰਥੀ ਨਾ ਸਿਰਫ਼ ਨਰਮਪੰਥੀਆਂ ਵਿਚ ਬਲਕਿ ਆਪਣੇ ਆਪ ਵਿਚ ਵੀ ਢੰਡੇ ਗਏ ਸਨ। ¹⁴

ਪ੍ਰਾਚੀਨ ਇਤਿਹਾਸਕਾਰਾਂ ਨੇ ਯਿਸੂ ਦੀ ਨਬੂਵਤ ਅਤੇ ਯਰੂਸ਼ਲਮ ਦੇ ਪਤਨ ਦੇ ਸਮੇਂ ਵਿਚ ਰੋਮੀ

ਜਗਤ ਵਿਚ ਕਈ ਕਾਲ ਅਤੇ ਭੁਚਾਲ ਹੋਣ ਦੀ ਗੱਲ ਕੀਤੀ ਹੈ। ਉਦਾਹਰਣ ਲਈ ਲੂਕਾ ਨੇ ਤਕਰੀਬਨ 46 ਈਸਵੀ ਦੇ ਲਗਭਗ ਇਕ ਅਕਾਲ ਦੀ ਗੱਲ ਲਿਖੀ (ਰਸੂਲਾਂ ਦੇ ਕੰਮ 11:28), ਜੋਸ਼ੇਫਸ ਦੀ ਗੱਲ ਨਾਲ ਮੇਲ ਖਾਂਦਾ ਹੈ।¹⁵ ਕਲੋਦਿਊਸ ਦੀ ਹਕੂਮਤ ਦੌਰਾਨ ਇਕ ਹੋਰ ਅਕਾਲ ਪਿਆ ਸੀ।¹⁶ ਜਿਸਦਾ ਜ਼ਿਕਰ ਟੇਸਿਟਸ ਅਤੇ ਸਿਉਟੋਨਿਊਸ ਦੋਹਾਂ ਨੇ ਕੀਤਾ ਹੈ। ਯਹੂਸ਼ਾਲਮ ਉੱਤੇ ਰੋਮੀ ਕਬਜ਼ਾ ਕਰਕੇ ਸ਼ਹਿਰਪਨਾਹ ਦੇ ਅੰਦਰ ਕਈ ਗਰੀਬ ਭੁੱਖ ਨਾਲ ਮਰ ਗਏ। ਜੋਸ਼ੇਫਸ ਦਾ ਕਹਿਣਾ ਹੈ ਕਿ ਅਕਾਲ ਨਾਲ ਘੱਟੋ ਘੱਟ ਛੇ ਲੱਖ ਬੰਦੇ ਮਰੇ।¹⁷ ਭਾਵੇਂ ਉਨ੍ਹਾਂ ਦੀ ਗਿਣਤੀ ਵਧਾ ਚੜਾ ਕੇ ਕੀਤੀ ਗਈ ਹੋਵੇ।

ਜਿਸੂ ਦੀ ਨੱਬੂਵਤ ਅਤੇ ਯਹੂਸ਼ਾਲਮ ਦੇ ਪਤਨ ਵਿਚਕਾਰ ਰੋਮੀ ਜਗਤ ਵਿਚ ਕਈ ਭੁਚਾਲ ਆਏ। ਹੋਰ ਭੁਚਾਲਾਂ ਦੇ ਨਾਲ ਅਸੀਂਆ ਦੇ ਇਸ ਇਲਾਕੇ ਵਿਚ ਲੋਦਿਕੀਆ ਵਿਚ ਅਤੇ ਇਟਲੀ ਵਿਚ ਪੌਂਪੇ ਵਿਚ (62 ਈਸਵੀ)।¹⁸ ਅਪੋਕਲਿਪਟਿਕ ਸਾਹਿਤ ਵਿਚ ਭੁਚਾਲਾਂ ਦਾ ਜ਼ਿਕਰ ਬਾਰ ਬਾਰ ਨਿਆਂ ਦੇ ਬਾਰੇ ਵਿਚ ਦਿੱਤਾ ਗਿਆ ਹੈ (ਪ੍ਰਕਾਸ਼ ਦੀ ਪੇਖੀ 6: 12; 8:5; 11:13, 19; 16:18)। ਇਸ ਸੂਚੀ ਵਿਚ ਲੂਕਾ 21:11 ਵਿਚ “ਮਰੀਆਂ” ਦੇ ਨਾਲ ਨਾਲ “ਵੱਡੀਆਂ ਨਿਸ਼ਾਨੀਆਂ ਅਕਸੋਂ ਪਰਗਟ” ਹੋਣਾ ਵੀ ਜੋੜਦਾ ਹੈ।

ਆਇਤ 8. ਜਿਸੂ ਨੇ ਇਨ੍ਹਾਂ ਘਟਨਾਵਾਂ ਨੂੰ ਪੀੜਾਂ ਦਾ ਆਰੰਭ ਕੀ ਦੱਸਿਆ। ਚੇਲਿਆਂ ਨੇ ਲੜਾਈਆਂ, ਅਕਾਲ ਅਤੇ ਭੁਚਾਲ ਦੀਆਂ ਬਖ਼ਰਾਂ, ਤਾਂ ਵੀ ਇਹ ਉਨ੍ਹਾਂ ਲਈ ਚਿਤਾਵਨੀ ਨਹੀਂ ਹੋਣੀ ਸੀ। ਇਹ ਘਟਨਾਵਾਂ ਤਾਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਤੋਂ ਪਹਿਲਾਂ ਹੋਣ ਵਾਲੀਆਂ ਘਟਨਾਵਾਂ ਹੀ ਸਨ। ਬਾਈਬਿਲ ਵਿਚ ਕਈ ਵਾਰ ਖੁਦਾਈ ਨਿਆਂ ਕਰਕੇ ਅਚਾਨਕ ਹੋਰ ਵੱਡੇ ਸੰਕਟ ਦਾ ਸੰਕੇਤ ਦਿੰਦਿਆਂ ਗਰਭਵਤੀ ਅੰਰਤ ਦਾ ਰੂਪਕ ਦਿੱਤਾ ਗਿਆ ਹੈ।¹⁹ ਰੱਬੀ ਲੋਕ ਮਸੀਹਾ ਦੇ ਆਉਣ ਦੇ ਸਬੰਧ ਵਿਚ “ਜਾਣੋ ਦੀਆਂ ਪੀੜਾਂ” ਸਹਿਣ ਦੌਰਾਨ ਉਨ੍ਹਾਂ ਦੁੱਖਾਂ ਦੀ ਗੱਲ ਕਰਦੇ ਹੁੰਦੇ ਸਨ ਜਿਹੜੀਆਂ ਮਸੀਹਾ ਦੇ ਆਰੰਭ ਵਿਚ ਆਉਣ ਤੋਂ ਪਹਿਲਾਂ ਯਹੂਦੀਆਂ ਉੱਤੇ ਆਉਣੀਆਂ ਸਨ।²⁰ ਇਥੋਂ ਜਿਸੂ ਨੇ ਯਹੂਸ਼ਾਲਮ ਉੱਤੇ ਖੁਦਾਈ ਨਿਆਂ ਦੇ ਸਬੰਧ ਵਿਚ ਸ਼ਬਦ ਦੀ ਵਰਤੋਂ ਕੀਤੀ ਹੈ। ਜਿਹੜਾ ਉਸਦੀ ਦੂਜੀ ਆਮਦ ਤੋਂ ਪਹਿਲਾਂ ਹੋਣਾ ਸੀ।

“ਉਨ੍ਹਾਂ ਕਈ ਅਜ਼ਮਾਇਸ਼ਾਂ ਤੋਂ ਖਬਰਦਾਰ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ” (24:9-14)

“ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਣ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।¹⁰ ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇਕ ਢੂਢੇ ਨੂੰ ਫੜਵਾਏਗਾ ਅਤੇ ਇਕ ਢੂਢੇ ਨਾਲ ਵੈਰ ਰੱਖੇਗਾ।¹¹ ਅਰ ਬਹੁਤ ਢੂਠੇ ਨਥੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿਚ ਪਾ ਦੇਣਗੇ।¹² ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।¹³ ਪਰ ਜਿਹਡਾ ਅੰਤ ਤੋਂਝੀ ਸਹੇਗਾ ਸੋਈ ਬਚਾਇਆ ਜਾਵੇਗਾ।¹⁴ ਅਤੇ ਰਾਜ ਦੀ ਇਸ ਖੁਸ਼ਬਖਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।

ਆਇਤ 9. ਜਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਨ੍ਹਾਂ ਨਾਲ ਕਿਰੋ ਜਿਹਾ ਸਲੂਕ ਕੀਤਾ ਜਾਵੇਗਾ। ਇਹ ਕਹਿਣ ਦੇ ਬਾਅਦ ਕਿ ਉਨ੍ਹਾਂ ਨੂੰ ਬਿਪਤਾ ਲਈ ਦੇ ਦਿੱਤਾ ਜਾਵੇਗਾ, ਜਿਸੂ ਨੇ ਸਮਝਾਇਆ ਕਿ ਉਸਦਾ ਕੀ ਭਾਵ ਸੀ। ਉਹ ਸਮੇਂ ਦੇ ਅੰਤ ਵਿਚ ਬਿਪਤਾ ਦੇ ਕਾਲ ਦੀ ਨਹੀਂ ਬਲਕਿ ਉਨ੍ਹਾਂ ਸਤਾਵਾਂ ਦੀ ਗੱਲ ਕਰ ਰਿਹਾ ਸੀ ਜਿਹੜੀਆਂ ਰਸੂਲਾਂ ਉੱਤੇ ਆਉਣੇ ਸਨ। ਉਨ੍ਹਾਂ ਨੂੰ ਸਥਾਨਕ

ਕਚਹਿਰੀਆਂ (ਮਹਾਸਤਾਵਾਂ), ਹਾਕਿਮਾਂ ਅਤੇ ਰਾਜਿਆਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਸਿਨਾਗੋਗ ਵਿਚ ਕੋਰੜੇ ਮਾਰੇ ਜਾਣੇ ਸਨ, ਜੇਲ੍ਹ ਵਿਚ ਸੁਟਿਆ ਜਾਣਾ ਸੀ ਅਤੇ ਮੌਤ ਤਕ ਆਉਣੀ ਸੀ (ਮਰਭੁਸ 13: 9)। ਇਹ ਸਭ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਇੰਜੀਲ ਦੇ ਪ੍ਰਚਾਰ ਕਰਕੇ ਹੋਣਾ ਸੀ (10: 17, 18; 23: 34 ਤੇ ਟਿੱਪਣੀਆਂ ਵੇਖੋ)।

ਪ੍ਰਭੂ ਨੇ ਇਹ ਵੀ ਐਲਾਨ ਕੀਤਾ, ‘‘ਮੇਰੇ ਨਾਮ ਦੇ ਕਾਰਣ ਸਾਰੀਆਂ ਕੌਮਾਂ ਭੁਹਾਡੇ ਨਾਲ ਵੈਰ ਰੱਖਣਗੀਆਂ’’ (10: 22 ਤੇ ਟਿੱਪਣੀਆਂ ਵੇਖੋ)। 64 ਈਸਵੀ ਵਿਚ ਮਸੀਹੀ ਲੋਕਾਂ ਉੱਤੇ ਨੀਰੇ ਵੱਲੋਂ ਕੀਤੇ ਜਾਣ ਵਾਲੇ ਜ਼ਲਮ ਦੀ ਗੱਲ ਲਿਖਦਿਆਂ ਟੇਸਿਟੁਸ ਨੇ ਉਨ੍ਹਾਂ ‘‘ਬੁਰੀ ਤਰ੍ਹਾਂ ਨਾਲ ਵਾਂਥੇ ਲੋਕਾਂ’’ ਉਨ੍ਹਾਂ ਦੇ ਧਰਮ ਨੂੰ ‘‘ਬਹੁਤ ਵੱਡਾ ਅੰਧਵਿਸ਼ਵਾਸ’’ ਅਤੇ ਉਨ੍ਹਾਂ ਦੀਆਂ ਰਵਾਇਤਾਂ ਨੂੰ ‘‘ਵਿਗਾੜੀਆਂ ਅਤੇ ਸ਼ਰਮਨਾਕ’’ ਦੇ ਰੂਪ ਵਿਚ ਵਿਖਾਇਆ। ਭਾਵੇਂ ਉਹ ਰੋਮ ਨੂੰ ਅੱਗ ਲਾਉਣ ਦੇ ਦੋਸ਼ੀ ਨਹੀਂ ਸਨ ਪਰ ਇਸਦੇ ਬਾਵਜੂਦ ਨੀਰੇ ਨੇ ‘‘ਮਨੁੱਖ ਜਾਤੀ ਉਨ੍ਹਾਂ ਤੋਂ ਨਫਰਤ ਕਰਦੀ ਸੀ’’ ਦੇ ਕਾਰਣ ਉਨ੍ਹਾਂ ਉੱਤੇ ਇਲਜ਼ਾਮ ਲਾਇਆ ਹੋਵੇਗਾ²¹।

ਆਇਤ 10. ਯਿਸੂ ਨੇ ਹੋਰ ਘਟਨਾਵਾਂ ਦੀ ਜ਼ਿਹੜੀਆਂ ਇਸ ਦੌਰਾਨ ਹੋਣੀਆਂ ਸਨ ਨਿਭਵਤ ਕੀਤੀ: ਕਈ ਮਸੀਹੀ ਲੋਕਾਂ ਨੇ ਠੋਕਰ ਖਾਣੀ ਸੀ। skanbalizo, ਬਹੁਤ ਸੰਭਾਵਨਾ ਸਤਾਅ ਕਰਕੇ ਸੀ (ਵੇਖੋ 1 ਪਤਰਸ 1: 6, 7; 4: 12–19)। ਉਨ੍ਹਾਂ ਨੇ ਇਕ ਦੂਏ ਨੂੰ ਫੜਵਾ ਦੇਣਾ ਸੀ। ਐਚ. ਲੀਓ ਬੋਲਸ ਨੇ ਲਿਖਿਆ ਹੈ:

ਸਤਾਅ ਲਈ ਦਿੱਤੇ ਜਾਣ ਦੇ ਬਾਵਜੂਦ ਬਹੁਤਿਆਂ ਨੇ ਠੋਕਰ ਖਾਣੀ ਸੀ। ਕਈਆਂ ਨੇ ਉਨ੍ਹਾਂ ਝਤਰਨਾਕ ਸਤਾਵਾਂ ਤੋਂ ਬਚਣ ਲਈ ਜ਼ਿਹੜੇ ਉਨ੍ਹਾਂ ਉੱਤੇ ਪਾਏ ਗਏ ਸਨ, ਬੇਦੀਨ ਹੋ ਜਾਣਾ ਸੀ। ਕਈ ਚੇਲਿਆਂ ਨੇ ਤਾਂ ਦੁਸ਼ਕਿਆਂ ਚੇਲਿਆਂ ਨੂੰ ਫੜਵਾ ਦੇਣਾ ਸੀ ਅਤੇ ਉਨ੍ਹਾਂ ਨੂੰ ਸਤਾਉਣ ਵਾਲਿਆਂ ਦੇ ਸਪੁਰਦ ਕਰ ਦੇਣਾ ਸੀ²²

ਆਇਤ 11. ਬਹੁਤ ਝੂਠੇ ਨਥੀ ਉੱਠ ਖੜੇ ਹੋਣੇ ਸਨ ਜਿਨ੍ਹਾਂ ਨੇ ਚੇਲਿਆਂ ਨੂੰ ਆਪਣੇ ਮਗਰ ਲਾ ਲੈਣਾ ਸੀ। ਮੁੱਢਲੀ ਕਲੀਸੀਆ ਉੱਤੇ ਝੂਠੇ ਨਥੀਆਂ ਦੀ ਮਾਰ ਪੈਣੀ ਸੀ। ਪੌਲਸ ਨੇ ‘‘ਉਨ੍ਹਾਂ ਝੂਠੇ ਭਰਾਵਾਂ’’ ਦੀ ਗੱਲ ਲਿਖੀ ਜ਼ਿਹੜੇ ‘‘ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜ਼ਿਹੜੀ ਮਸੀਹ ਯਿਸੂ ਵਿਚ ਸਾਨੂੰ ਮਿਲੀ ਹੋਈ ਹੈ ਚੇਰੀ ਵੜ ਆਏ’’ ਸਨ ‘‘ਭਈ ਸਾਨੂੰ ਬੰਧਨ ਵਿਚ ਲਿਆਉਣ’’ (ਗਲਾਤੀਆਂ 2: 4)। ਉਸ ਨੇ ਇਕ ਬੇਦੀਨੀ ਦੀ ਗੱਲ ਵੀ ਕੀਤੀ ਜ਼ਿਹੜੀ ਹੈਣ ਵਾਲੀ ਸੀ ਅਤੇ ਚਾਹਿਆ ਕਿ ‘‘ਕੁਧਮ ਦੀ ਭੇਤ’’ ਉਸ ਵਕਤ ਵੀ ‘‘ਅਸਰ ਕਰੀ ਜਾਂਦੀ’’ ਸੀ (2 ਬੱਸਲੁਨੀਕੀਆਂ 2: 3, 7)। ਪਤਰਸ ਨੇ ਉਨ੍ਹਾਂ ਝੂਠੇ ਸੰਖੀਖਿਆ ਦੇਣ ਵਾਲਿਆਂ ਤੋਂ ਚੰਕਸ ਕੀਤਾ ਜਿਨ੍ਹਾਂ ਨੇ ‘‘ਨਾਸ ਕਰਨ ਵਾਲੀਆਂ ਬਿਦੱਤਾਂ ਚੋਰੀ ਅੰਦਰ’’ ਲਿਆਉਣੀਆਂ ਸਨ ਅਤੇ ‘‘ਉਸ ਸੁਆਮੀ ਦਾ ਜਿੰਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ’’ ਕਰਾਉਣਾ ਸੀ (2 ਪਤਰਸ 2: 1)। ਯੂਹੰਨਾ ਨੇ ਮਸੀਹ ਵਿਰੋਧੀ ਦੀ ਗੱਲ ਕੀਤੀ ਅਤੇ ਕਿਹਾ ਕਿ ਕਈ, ਬਾਹਲੇ ਮਸੀਹ ਵਿਰੋਧੀ ਉਨ੍ਹਾਂ ਵਿਚਕਾਰ ਪਹਿਲਾਂ ਹੀ ਆ ਚੁੱਕੇ ਸਨ (1 ਯੂਹੰਨਾ 2: 18, 19)। ਉਸ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਬਾਹਲੇ ਝੂਠੇ ਨਥੀ ਸੰਸਾਰ ਵਿਚ ਨਿੱਕਲ ਆਏ ਹਨ (1 ਯੂਹੰਨਾ 4: 1)। ਉਦੋਂ ਤੋਂ ਲੈ ਕੇ ਸੰਸਾਰ ਨੇ ਬਹੁਤ ਸਾਰੇ ਹੋਰ ਝੂਠੇ ਨਥੀ ਵੇਖੇ ਹਨ।

ਆਇਤ 12. ਯਿਸੂ ਨੇ ਕਿਹਾ ਕਿ ਯਹੁਸ਼ਲਮ ਦੀ ਬਰਬਾਦੀ ਤੋਂ ਪਹਿਲਾਂ ਕੁਧਰਮ ਵੱਧ ਜਾਣਾ ਸੀ। ਬਹੁਤ ਸਾਰੇ ਮਸੀਹੀ ਲੋਕਾਂ ਦਾ ਮਸੀਹ ਅਤੇ ਉਸ ਦੀ ਕਲੀਸੀਆ ਦੀ ਪ੍ਰੀਤ ਠੰਡੀ ਹੋ ਜਾਣੀ ਸੀ। ਇਸਦੀ ਇਕ ਹੋਰ ਉਦਾਹਰਣ ਪ੍ਰਕਾਸ਼ ਦੀ ਪੇਖੀ ਵਿਚ ਮਿਲਦੀ ਹੈ। ਜਿੱਥੇ ਮਸੀਹ ਨੇ ਅਫਸੂਸ ਦੇ ਲੋਕਾਂ ਨੂੰ ਝਾੜ ਪਾਈ ਸੀ ਕਿਉਂ ਜੋ ‘‘[ਉਨ੍ਹਾਂ ਨੇ] ਆਪਣਾ ਪਹਿਲਾ ਪ੍ਰੇਮ ਛੱਡੇ’’ ਦਿੱਤਾ ਸੀ (ਪ੍ਰਕਾਸ਼ ਦੀ ਪੇਖੀ 2: 4)।

ਆਇਤ 13. ਬੇਦੀਨੀ ਦੇ ਕਈ ਪੱਧਰਾਂ ਤੇ ਚਰਚਾ ਕਰਨ ਦੇ ਬਾਅਦ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਯਕੀਨ ਦੁਆਇਆ ਕਿ ਜਿਹੜਾ ਅੰਤ ਤੇਜ਼ੀ ਸਹੇਗਾ ਸੋਈ ਬਚਾਇਆ ਜਾਵੇਗਾ। ਇਸ ਵਾਅਦੇ ਵਿਚ ਵਿਸ਼ਵਾਸੀ ਲਈ ਹਮੇਸ਼ਾ ਤਕ ਬਚਾਏ ਜਾਣ ਦੀ ਗੱਲ ਹੈ। ‘‘ਜਿੰਦਗੀ ਦਾ ਤਾਜ਼’’ ਪਾਉਣ ਲਈ ‘‘ਮਰਨ ਤਕ ਵਛਾਦਾਰ’’ ਰਹਿਣਾ ਜ਼ਰੂਰੀ ਹੈ (ਪ੍ਰਕਾਸ਼ ਦੀ ਪੋਖੀ 2: 10; NIV)। ਇਸ ਆਇਤ ਵਿਚ ‘‘ਅੰਤ’’ (*telos*) ਸ਼ਬਦ ਆਦਮੀ ਦੇ ਸਰੀਰਕ ਜੀਵਨ ਦੇ ਅੱਗੇ ਅੰਤ ਲਈ ਹੋਵੇਗਾ, ਭਾਵੇਂ ਆਇਤ 3 ਵਿਚ ਇਸ ਨੂੰ ‘‘ਜੁਗ ਦੇ ਅੰਤ’’ ਲਈ ਕਿਹਾ ਗਿਆ ਹੈ (10:22 ਤੇ ਟਿੱਪਣੀਆਂ ਵੇਖੋ)।

ਆਇਤ 14. ਯਿਸੂ ਨੇ ਅੱਗੇ ਆਖਿਆ, ‘‘ਰਾਜ ਦੀ ਇਸ ਖੁਸ਼ਬੰਧੀ ਦਾ ਪ੍ਰਾਚਰ ਸਾਰੀ ਦੁਨੀਆ ਵਿਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਡ ਅੰਤ ਆਵੇਗਾ।’’ ਇਹ ਮੰਨਦੇ ਹੋਏ ਕਿ ‘‘ਸਾਰੀ ਦੁਨੀਆ’’ (*oikoumene*) ਅਤੇ ‘‘ਅੰਤ’’ (*telos*) ਸ਼ਬਦਾਂ ਦੀ ਪਰਿਭਾਸ਼ਾ ਕਿਵੇਂ ਦਿੱਤੀ ਜਾਂਦੀ ਹੈ, ਇਸ ਆਇਤ ਦੀ ਵਿਆਖਿਆ ਦੇ ਤਰ੍ਹਾਂ ਨਾਲ ਹੋ ਸਕਦੀ ਹੈ। ਇਸ ਗੱਲ ਦੀ ਸੰਭਾਵਨਾ ਇਹ ਹੈ ਕਿ ਪ੍ਰਭੂ ਦੀ ਗੱਲ ਦਾ ਸੰਕੇਤ ਇਹ ਹੈ ਕਿ ਉਸ ਦੀ ਦੂਜੀ ਆਮਦ ਵਿਚ ਸੰਸਾਰ ਦੇ ਸਭ ਲੋਕਾਂ ਵਿਚ ਖੁਸ਼ਬੰਧੀ ਸੁਣਾ ਦਿੱਤੀ ਜਾਣੀ ਸੀ। ਇਸ ਹਾਲਤ ਵਿਚ ‘‘ਅੰਤ’’ ਦਾ ਅਰਥ ਉਹੀ ਹੋਵੇਗਾ ਜਿਹੜਾ ਆਇਤ 3 ਵਿਚ ਹੈ।

ਇਸ ਨਾਲੋਂ ਵੱਧ ਸੰਭਾਵਨਾ ਇਹ ਲੱਗਦੀ ਹੈ ਕਿ ਯਹੂਸ਼ਲਮ ਦੀ ਬਰਬਾਦੀ ਹੋਣ ਤੋਂ ਪਹਿਲਾਂ ਖੁਸ਼ਬੰਧੀ ਸਾਰੇ ਰੋਮੀ ਜਗਤ²³ ਵਿਚ ਸੁਣਾ ਦਿੱਤੀ ਜਾਣੀ ਸੀ। ਪੈਂਟਿਕਾਸਟ ਵਾਲੇ ਦਿਨ ਯਹੂਦੀ ਅਤੇ ਰੋਮੀ ਜਗਤ ਵਿੱਚੋਂ ਯਹੂਦੀ ਮੁਰੀਦ ਯਹੂਸ਼ਲਮ ਵਿਚ ਆਏ ਸਨ (ਰਸੂਲਾਂ ਦੇ ਕੰਮ 2: 5-12) ਅਤੇ ਉਨ੍ਹਾਂ ਨੂੰ ਖੁਸ਼ਬੰਧੀ ਸੁਣਨ ਅਤੇ ਮੰਨਣ ਦਾ ਮੌਕਾ ਮਿਲ ਗਿਆ ਸੀ। ਇਸ ਤੋਂ ਛੁੱਟ ਸਤਾਅ ਦੇ ਕਾਰਣ ਯਹੂਸ਼ਲਮ ਤੋਂ ਖਿੰਡ ਗਈ ਕਲੀਸੀਆ ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਇੰਜੀਲ ਭਾਵ ਖੁਸ਼ਬੰਧੀ ਨੂੰ ਫੈਲਾਉਣ ਦਾ ਕਾਰਣ ਬਣੀ (ਰਸੂਲਾਂ ਦੇ ਕੰਮ 8: 4)। ਫਿਰ ਰਸੂਲਾਂ ਦੀਆਂ ਯਾਤਰਾਵਾਂ ਕਰਨ ਨਾਲ ਵੀ ਰੋਮੀ ਹਕੂਮਤ ਵਿਚ ਫੈਲ ਕੇ ਖੁਸ਼ਬੰਧੀ ਕਈ ਵਿਦੇਸ਼ੀ ਦੇਸ਼ਾਂ ਵਿਚ ਵੀ ਪਹੁੰਚ ਗਈ। ਤਕਰੀਬਨ 57 ਈਸਵੀ ਵਿਚ ਪੌਲਸ ਨੇ ਜ਼ਬੂਰ 19: 4 ਵਿੱਚੋਂ ਦੁਹਰਾਉਇਆਂ ਕਿਹਾ ਸੀ, ‘‘ਉਨ੍ਹਾਂ ਦਾ ਬੋਲ ਸਾਰੀ ਧਰਤੀ ਵਿਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਨ੍ਹਾਂ ਦੇ ਸ਼ਬਦ’’ (ਰੋਮੀਆਂ 10: 18)²⁴ ਬਾਅਦ ਵਿਚ ਤਕਰੀਬਨ 62 ਈਸਵੀ ਦੇ ਕਰੀਬ ਪੌਲਸ ਨੇ ‘‘ਖੁਸ਼ਬੰਧੀ ਦੀ ਸਚਿਆਈ ਤੁਹਾਡੇ ਕੋਲ ਆ ਪੁੱਜੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿਚ ਵੀ’’ ਦੀ ਗੱਲ ਕੀਤੀ ਅਤੇ ਆਖਿਆ ਕਿ ਇਹ ‘‘ਅਕਾਸ਼ ਹੇਠ ਸਾਰੀ ਸਰਿਸ਼ੀ ਵਿਚ’’ ਸੁਣਾ ਦਿੱਤੀ ਗਈ ਹੈ (ਕੁਲੱਸੀਆਂ 1: 5, 6, 23)। ਯਿਸੂ ਇਹੀ ਆਖ ਰਿਹਾ ਹੋਵੇਗਾ ਕਿ ਪੁਗਾਣੇ ਪ੍ਰਬੰਧ ਦੇ ਕੇਂਦਰ ਯਹੂਸ਼ਲਮ ਦੇ 70 ਈਸਵੀ ਵਿਚ ਬਰਬਾਦ ਹੋਣ ਤੋਂ ਪਹਿਲਾਂ ਪਹਿਲਾਂ ਨਵੇਂ ਪ੍ਰਬੰਧ ਦਾ ਸੰਦੇਸ਼ ਰੋਮੀ ਹਕੂਮਤ ਵਿਚ ਪਹੁੰਚ ਜਾਣਾ ਸੀ।

ਟਿੱਪਣੀਆਂ

¹ਲਿਓਨ ਮੌਰਿਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਪਿੱਲਰ ਕਮੈਂਟਰੀ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1992), 597. ²ਜੋਸੇਫਸ ਐਂਟੀਕਾਇਟੀਜ਼ 17.10.5; 20.5.1. ਜੋਸੇਫਸ ਨੇ ਜਾਂ ਤਾਂ ਕਿਸੇ ਛਰਕ ਖਿਓਦਾਸ ਦੀ ਗੱਲ ਕੀਤੀ ਜਾਂ ਉਸ ਨੇ ਕਾਲਕ੍ਰਮ ਨੂੰ ਉਲੱਝਾ ਦਿੱਤਾ। ³ਉਹੀ, 20.8.6. ⁴ਡੋਨਲਡ ਏ. ਹੈਗਨਰ, ਮੈਥਿਊ 14-28, ਵਰਡ ਬਿਬਲੀਕਲ ਕਮੈਂਟਰੀ, ਸਿਲਦ 33ਬੀ (ਡਲਾਸ: ਵਰਡ ਬੁਕਸ, 1995), 691. ⁵ਸਿਉਟੋਨਿਊਿਸ ਟਵੈਲਵ ਸੀਜ਼ਰਸ 7.18-22; 8.5-12; 9.7-18. ⁶ਉਹੀ, 10.4-8. ⁷ਭਿਕਸ਼ਨਰੀ ਆਫ ਜੀਜ਼ਸ ਐਂਡ ਦ ਗੌਸਪਲਸ, ਯੋਏਲ ਬੀ.

ਗ੍ਰੀਨ ਅਤੇ ਸਕੈਟ ਮੈਕਨਾਈਟ (ਡਾਊਨਰਜ਼ ਗ੍ਰੌਵ, ਇਲਿਨੋਇ: ਇੰਟਰਵਰਸਿਟੀ ਪ੍ਰੈਸ, 1992), 172 ਵਿਚ ਰੋਬਰਟ ਏ. ਗੁਲਿਕ, 'ਡਿਸਟ੍ਰਕਸ਼ਨ ਆਫ਼ ਜਰੂਸਲੇਮ' ⁸ਜੋਸੇਫਸ ਐਂਟੀਕੁਇਟੀਜ਼ 20.11.1. ⁹ਜੋਸੇਫਸ ਵਾਰਜ਼ 2.14.6-8. ¹⁰ਉਹੀ, 2.15.5.

¹¹ਉਹੀ, 2.17.2, 3. ¹²ਉਹੀ, 2.17.2, 7, 8; 2.18.16. ¹³ਉਹੀ, 2.18.1-5. ¹⁴ਗੁਲਿਕ, 173. ¹⁵ਜੋਸੇਫਸ ਐਂਟੀਕੁਇਟੀਜ਼ 3.15.3. ¹⁶ਜੋਸੇਫਸ ਐਨਲਜ਼ 12.43; ਸਿਊਟੋਨਿਊਸ ਟਵੈਲਵ ਸੀਜ਼ਰਸ 5.18. ¹⁷ਜੋਸੇਫਸ ਵਾਰਜ਼ 5.13.7. ¹⁸ਟੇਮਿਟਸ ਐਨਲਜ਼ 14.27; 15.22. ¹⁹ਯਸਾਯਾਹ 48:6; ਯਸਾਯਾਹ 13:8; 21:3; 26:17; 42:14; ਧਿਰਮਿਯਾਹ 4:31; 6:24; 13:21; 22:23; 30:6; 31:8; 48:41; 49:22, 24; 50:43; ਹੋਸ਼ਾਆ 13:13; 1 ਬੱਸਲੁਨੀਕੀਆਂ 5:3. ²⁰ਟਾਲਮੁਡ ਕੇਟਬੇਬ 111ਏ; ਸੈਨਹੋਡ੍ਰਿਨ 97ਬੀ, 98ਬੀ; ਸ਼ਬਦ 118ਏ।

²¹ਟੇਮਿਟਸ ਐਨਲਜ਼ 15.44. ²²ਐਰ. ਲਿਓ ਬੋਲਸ, ਏ ਕਮੈਂਟਰੀ ਆਫ਼ ਦ ਗੌਸਪਲ ਅਕਾਰਡਿੰਗ ਟੂ ਮੈਥਿਊ (ਨੈਸ਼ਨਲ ਗੌਸਪਲ ਐਡਵੋਕੇਟ ਕੰ., 1936), 461-62. ²³Oikoumenē ਦੇ ਇਸ ਅਰਥ ਲਈ ਵੇਖੋ ਲੁਕਾ 2:1. ਪਹਿਲੀ ਸਦੀ ਦੌਰਾਨ ਰੋਮੀਆਂ ਨੂੰ 'ਸਾਰੀ ਦੁਨੀਆਂ ਦੇ ਹਾਕਿਮ' ਮੰਨਿਆ ਜਾਂਦਾ ਸੀ (ਜੋਸੇਫਸ ਐਂਟੀਕੁਇਟੀਜ਼ 15.11.1)। ²⁴ਬਾਅਦ ਵਿਚ ਰੋਮੀਆਂ ਦੇ ਨਾਾ ਚਿੱਠੀ ਵਿਚ ਪੈਲੁਸ ਨੇ ਲਿਖਿਆ, ਕਿ ਉਸ ਨੇ 'ਯਰੂਸਾਲਮ ਤੋਂ ਲੈ ਕੇ ਚਾਰ ਚੁਫ਼ਰੇ ਇਲੁਰਿਕੁੰਨ ਤੀਕ' ਇੰਜੀਲ ਪਹੁੰਚਾ ਦਿੱਤੀ ਸੀ, ਪਰ ਜਾਹਿਰ ਤੌਰ ਤੇ ਉਹ ਅਜੇ ਸਪੈਨ ਵਿਚ ਨਹੀਂ ਗਿਆ ਸੀ (ਰੋਮੀਆਂ 15:19, 24, 28)।